

## ੨ ਪਿਤਰਸਜ ਪੜ੍ਹੇ

I ਯੇ ਜਨਾ ਅਸਮਾਭਿਃ ਸਾਰੁਧਮ੍ ਅਸਤਦੀਸੂਰੇ ਤ੍ਰਾਤਰਿ ਯੀਸੂਖੀਸੂਟੇ ਚ ਪੁਣਯਸਮਬਲਿਤਵਿਸੂਆਸਧਨਸਜ ਸਮਾਨਾਂਸਿਰ੍ਤੰ ਪ੍ਰਾਪਤਾਸ੍ਤਾਨ ਪ੍ਰਤਿ ਯੀਸੂਖੀਸੂਟਸਜ ਦਾਸਃ ਪ੍ਰੇਰਿਤਸੂਚ ਸਿਮੋਨ੍ ਪਿਤਰਃ ਪੜ੍ਹੇ ਲਿਖਤਿ।

II ਈਸੂਰਸਜਾਸਮਾਕੰ ਪ੍ਰੇਰੋ ਰਜੀਸ਼ੋਸੂਚ ਤੜੂਜਵਾਨੇਨ ਯੁਸਮਾਸੂਨਗ੍ਰਹਸਾਨ੍ਤਜੇ ਰਬਾਹੁਲਜੰ ਵਰ੍ਤਤਾਂ।

III ਜੀਵਨਾਰਥਮ੍ ਈਸੂਰਭਕਤਜਰਥਵਚ ਯਦਜਦ੍ ਆਵਸਜਕੰ ਤੜ੍ਹ ਸਰ੍ਵੰਵੰ ਗੌਰਵਸਦਗੁਣਾਭਜਾਮ੍ ਅਸਮਦਾਹ੍ਰਾਨਕਾਰਿਣਸੱਤੜੂਜਵਾਨਦੂਰਾਤ ਤਸਜੇਸੂਰੀਯਸ਼ਕਤਿਰਸਮਭਜੰ ਦੱਤਵਤੀ।

IV ਤੜਸਰ੍ਵੱਵੇਣ ਚਾਸਮਭਜੰ ਤਾਦੂਸਾ ਬਹੁਮੂਲਜਾ ਮਹਾਪ੍ਰਤਿਜਵਾ ਦੱਤਾ ਯਾਭਿ ਰਜੂਯੰ ਸੰਸਾਰਵਜਾਪ੍ਰਾਤ੍ਰਕੁਰਸਿਤਾਭਿਲਾਸੂਮੂਲਾਤ੍ ਸਰ੍ਵਵਨਾਸ਼ਾਦ੍ ਰਕਸ਼ਾਂ ਪ੍ਰਾਪਜੇਸੂਰੀਯਸੂਭਾਵਸਜਾਂਸਿਨੋ ਭਵਿਤ੍ਵੰ ਸ਼ਕਨੁਥ।

V ਤੜੇ ਹੇਤੇ ਰਜੂਯੰ ਸਮਪੂਰਵੰ ਯਤ੍ਰਨੰ ਵਿਧਾਯ ਵਿਸੂਆਸੇ ਸੌਜਨਯੰ ਸੌਜਨਜੇ ਜਵਾਨੰ

VI ਜਵਾਨ ਆਯਤੇਨਦਿਯਤਾਮ੍ ਆਯਤੇਨਦਿਯਤਾਯਾਂ ਧੈਰ੍ਯੰ ਧੈਰ੍ਯ ਈਸੂਰਭਕਤਿਮ੍

VII ਈਸੂਰਭਕਤੰ ਭਾਤੁਸਨੇਰੇ ਚ ਪ੍ਰੇਮ ਯੁਝਕਤਾ।

VIII ਏਤਾਨਿ ਯਦਿ ਯੁਸਮਾਸੁ ਵਿਦਜਨਤੇ ਵਰ੍ਧਨਤੇ ਚ ਤਰੁਜਸਮਤਪ੍ਰਭੇ ਰਜੀਸੂਖੀਸੂਟਸਜ ਤੜੂਜਵਾਨੇ ਯੁਸਮਾਨ੍ ਅਲਸਾਨ੍ ਨਿਸ਼ਫਲਾਂਸੂਚ ਨ ਸਥਾਪਯਿਸ਼ਜਨਤਿ।

IX ਕਿਨ੍ਤੂਤਾਨਿ ਯਸਜ ਨ ਵਿਦਜਨਤੇ ਸੋ (ਅ)ਨਧੋ ਮੁਦਿਤਲੋਚਨਃ ਸੂਕੀਯਪੂਰਵਦਪਾਪਾਨਾਂ ਮਾਰ੍ਜਨਸਜ ਵਿਸਮੂਤਿਗਤਸੂਚ।

X ਤਸਮਾਦ੍ ਹੇ ਭਾਤਰਃ, ਯੂਯੰ ਸੂਕੀਯਾਹ੍ਰਾਨਵਰਣਯੋ ਰੁਦੁਛਕਰਣੇ ਬਹੁਯਤਪ੍ਰੰ, ਤੜ੍ਹ ਕੁੰਝਾ ਕਦਾਚ ਨ ਸਖਲਿਸ਼ਯਥ।

**XI** ਯਤੇ (ਅ)ਨੇਨ ਪ੍ਰਕਾਰੇਣਾਸਮਾਰੰ ਪ੍ਰਭੋਸੜਾਤੁ' ਰਜੀਸੁਖੀਸੂਟਸਜਾਨਨਤਰਾਜਜਸਜ ਪ੍ਰਵੇਸ਼ੇਨ ਯੂਝੀ ਸੁਕਲੇਨ ਯੋਜਿਸ਼ੁਜਯੋ'

**XII** ਯਦਜਪਿ ਯੂਝਮ੍ ਏਤੜ ਸਰੱਵੀ ਜਾਨੀਥ ਵਰੱਤਮਾਨੇ ਸਤਜਮਤੇ ਸੁਸਥਿਰਾ ਭਵਥ ਚ ਤਥਾਪਿ ਯੁਸ਼ਮਾਨ੍ ਸਰੱਵਦਾ ਤੜ ਸਮਾਰਜਿਤਮ੍ ਅਹਮ੍ ਅਯਤਨਵਾਨ੍ ਨ ਭਵਿਸ਼ੁਜਾਮਿ।

**XIII** ਯਾਵਦ੍ ਏਤਸ਼ਮਿਨ੍ ਦੂਸ਼ਜੇ ਤਿਸੂਠਾਮਿ ਤਾਵਦ੍ ਯੁਸ਼ਮਾਨ੍ ਸਮਾਰਯਨ੍ ਪ੍ਰਬੋਧਯਿਤੁ' ਵਿਹਿਤੰ ਮਨਜੋ।

**XIV** ਯਤੇ (ਅ)ਸਮਾਰੰ ਪ੍ਰਭੁ ਰਜੀਸੁਖੀਸੂਟੇ ਮਾਂ ਯਤ੍ ਜਵਾਪਿਤਵਾਨ੍ ਤਦਨੁਸਾਰਾਦ੍ ਦੂਸ਼ਜਮੇਤੜ ਮਯਾ ਸੀਈੰ ਤਜਕ੍ਰਤਵਜਮ੍ ਇਤਿ ਜਾਨਾਮਿ।

**XV** ਮਮ ਪਰਲੋਕਗਮਨਾਤ੍ ਪਰਮਪਿ ਯੂਝੀ ਯਦੇਤਾਨਿ ਸਮਰੁੜੁ' ਸਕਸ਼ਯਥ ਤਸ਼ਮਿਨ੍ ਸਰੱਵਥਾ ਯਤਿਸ਼ਜੇ।

**XVI** ਯਤੇ (ਅ)ਸਮਾਰੰ ਪ੍ਰਭੋ ਰਜੀਸੁਖੀਸੂਟਸਜ ਪਰਾਕ੍ਰਮੰ ਪੁਨਰਾਗਮਨਵਥ ਯੁਸ਼ਮਾਨ੍ ਜਵਾਪਯਨ੍ਤੇ ਵਥੰ ਕਲਪਿਤਾਨਜੁਪਾਖਯਾਨਾਨਜਨੁਗੱਛਾਮੇਤਿ ਨਹਿ ਕਿਨ੍ਤੁ ਤਸਜ ਮਹਿਮਨਃ ਪ੍ਰਤਯਕਸ਼ਮਾਕਸ਼ਿਟੇ ਭੂਤ੍ਵਾ ਭਾਸ਼ਿਤਵਨ੍ਤਃ।

**XVII** ਯਤਃ ਸ ਪਿਤੁਰੀਸੂਰਾਦ੍ ਗੌਰਵੀ ਪ੍ਰਸੰਸਾਵਥ ਪ੍ਰਾਪਤਵਾਨ੍ ਵਿਸ਼ੇਸ਼ਤੇ ਮਹਿਮਯਕ੍ਰਤੇਮਯਯਾਦ੍ ਏਤਾਦੁਸ਼ੀ ਵਾਣੀ ਤੰ ਪ੍ਰਤਿ ਨਿਰਗਤਵਤੀ, ਯਥਾ, ਏਸ਼ ਮਮ ਪ੍ਰਿਯਪੁੜ੍ ਏਤਸ਼ਮਿਨ੍ ਮਮ ਪਰਮਸਨ੍ਤੇਸ਼ਾ॥

**XVIII** ਸੂਰਗਾਤ੍ ਨਿਰਗਤੇਯੰ ਵਾਣੀ ਪਵਿਤ੍ਰਪਰੁੱਵਤੇ ਤੇਨ ਸਾਰੱਧੰ ਵਿਦਯਮਾਨੈਰਸਮਾਭਿਰਸ਼ਾਵਿ॥

**XIX** ਅਪਰਮ੍ ਅਸਮਤਸਮੀਪੇ ਦੁਚਤਰੰ ਭਵਿਸ਼ਯਦੂਕਰੰ ਵਿਦਯਤੇ ਯੂਝਵਥ ਯਦਿ ਦਿਨਾਰਮਭੀ ਯੁਸ਼ਮਨਨਸ਼ੁ ਪ੍ਰਭਾਤੀਯਨਕਸ਼ੁਸਜੇਦਯਵਥ ਯਾਵਤ੍ ਤਿਮਿਰਮਯੇ ਸਥਾਨੇ ਜੂਲਨ੍ਤੰ ਪ੍ਰਦੀਪਮਿਵ ਤਦ੍ ਵਾਕਰੰ ਸੰਮਨਯੈ ਤਰ੍ਹਿ ਭਦ੍ਰੰ ਕਰਿਸ਼ਯਥ।

**XX** ਸਾਸੂਤੀਯੰ ਕਿਮਪਿ ਭਵਿਸ਼ਯਦੂਕਰੰ ਮਨੁਸ਼ਯਸਜ ਸੂਕੀਯਭਾਵਬੋਧਕੰ ਨਹਿ, ਏਤਦ੍ ਯੁਸ਼ਮਾਭਿਆਸ ਸਮਯਕ੍ ਜਵਾਯਤਾਂ।

**XXI** ਯਤੇ ਭਵਿਸ਼ਯਦੂਕਰੰ ਪੁਰਾ ਮਾਨੁਸ਼ਾਣਮ੍ ਇੱਛਾਤੇ ਨੇਤ੍ਪੰਨੰ ਕਿਨ੍ਤੂਸੂਰਸਯ ਪਵਿਤ੍ਰਲੋਕਾਂ ਪਵਿਤ੍ਰਟਾਮਨਾ ਪ੍ਰਵਰ੍ਹੀਤਿਆਂ ਸਨ੍ਤੇ ਵਾਕਯਮ੍ ਅਭਾਸ਼ਨ੍ਤ।

## II

**I** અપર્ય પૂર્વેકાલે યથા લોકાનાં મધ્યએ મિથજાભવિસ્તુજદૃાદિન ઉપાતિસ્તુઠન્ તથા યસ્તુમાર્વ મધ્યએ(અ)પિ મિથજાસ્તિકસ્તુકા ઉપસ્થાસજન્તિ, તે સેસ્તાં ક્રોતાર્વ પ્રોત્સું અનશ્વરીકુંતજ સતૃર્વ વિનાસ્તાં સેસ્તુ વ્રતુંયજન્તિ વિનાસ્તુકવૈપ્રેમજન્ ગુપ્તું યસ્તુમનામધ્યજમ્ આનેસ્તાન્તિ।

**II** તતે (અ)નેકેસ્તુ તેસ્તાં વિનાસ્તુકમાર્ગ્રી ગતેસ્તુ તેભજઃ સતજમાર્ગાસજ નિન્દા સમ્ભવિસ્તુજાતિ।

**III** અપરદ્વચ તે લોભાડ્ કાપટજવાકજૈ રજુસ્તુમ્તે લંઢ્ કરિસ્તુજન્તે કિન્દુ તેસ્તાં પુરાતનદણ્ડજવાન વિલમ્બતે તેસ્તાં વિનાસ્તાસ્તુ ન નિદ્રાતિ।

**IV** ઈસ્તુર્વઃ કુંતપાપાન દુઃાન ન ક્ષમિતૃા તિમિરસુંછ્ખલૈઃ પાતાલે રુંધ્ વિચારાર્વસ્તુ સમર્પિતવાન્।

**V** પુરાતન્ સેસારમપિ ન ક્ષમિતૃા તે દુસ્તાનાં સેસાર્ જલાપ્લાવનેન મંજાયિતૃા સપત્તજનૈઃ સહિત્ યર્મપ્રારાર્વે નેર્હ રક્ષિતવાન્।

**VI** સિદેમભ્ અમેરા ચેતિનામકે નગરે ભવિસ્તુજતાં દુસ્તાનાં દુસ્તાન્તે વિષાય ભસ્મીકુંતજ વિનાસ્તેન દણ્ડિતવાન્;

**VII** કિન્દુ તૈઃ કુંતિવજભિચારિભિ રદુસ્તાદ્મભિઃ કલિસ્ત્ર પાર્મિક્ર લેટ્ રક્ષિતવાન્।

**VIII** સ યાર્મિક્રે જનસ્તેસ્તાં મધ્યે નિવસન્  
સૃજદુસ્તાટિસ્તેરોત્રગોચેભજસ્તેસ્તામ્ અયર્માચારેભજઃ  
સૃકીયયાર્મિકમનસિ દિને દિને તપ્તવાન્।

**IX** પ્રોત્સું ત્રબકુંતાન્ પરીક્ષાદ્ ઉંઘર્વત્તુ વિચારદિનદ્વચ યાવદ્  
દણ્ડજામાનાન્ અયાર્મિકાન્ રેંધું પારયતિ,

**X** વિસેસ્તુતે યે (અ)મેયજાભિલાસ્તાડ્ સારીરિકસુખમ્ અનુગ્છન્તિ  
કરતુંતૃપદાનિ ચાવજાન્તિ તાનેવ (રેંધું પારયતિ ) તે દુઃસાહસિનઃ  
પુરાલભાસ્તુ

**XI** અપર્ય બલરોરવાભજાં સ્તોસ્તુઠ દિવજદુઃતાઃ પ્રોત્સું સેનિયે યેસ્તાં  
વૈપરીતજેન નિન્દાસ્તાસ્તુ વિચાર્વ ન કુર્વન્તિ તેસ્તામ્ ઉંચપદસ્થાનાં  
નિન્દનાદ્ ઇમે ન ભીતાઃ।

**XII** ਕਿਨ੍ਤੁ ਯੇ ਬੁਧਿਹੀਨਾਂ ਪ੍ਰਕੁਣਤਾ ਜਨ੍ਹਵੇ ਧਰੁੱਤਵਜਤਾਯੈ ਵਿਨਾਸ਼ਜਤਾਯੈ ਚ ਜਾਖਨਤੇ ਤਤਸਦੂਸ਼ਾ ਇਮੇ ਯੰਨ ਬੁਧਜਨਤੇ ਤੜ੍ਹ ਨਿਨਦਨ੍ਹਤਃ ਸੂਬੀਯਵਿਨਾਸ਼ਜਤਯਾ ਵਿਨੰਕਸ਼ਜਨਤਿ ਸ੍ਰੀਯਾਪਰੰਮਸਜ ਫਲੰ ਪ੍ਰਾਪਸਜਨਤਿ ਚੌ।

**XIII** ਤੇ ਦਿਵਾ ਪ੍ਰਕੁਸ਼ਟਭੋਜਨੰ ਸੁਖੰ ਮਨਜਨਤੇ ਨਿਜਛਲੈਃ ਸੁਖਭੋਗਿਨਾਂ ਸਨ੍ਹੇ ਯੁਸ਼ਮਾਭਿਃ ਸਾਰ੍ਥੀ ਭੋਜਨੰ ਕੁਰੁੱਵਨ੍ਹਤਃ ਕਲਝਕਿਨੇ ਦੋਸ਼ਿਣਸ਼ਚ ਭਵਨਤਿ।

**XIV** ਤੇਸ਼ਾਂ ਲੋਚਨਾਨਿ ਪਰਦਾਰਾਕਾਛਕਸੀਇ ਪਾਪੇ ਚਾਸ੍ਰਾਨ੍ਹਤਾਨਿ ਤੇ ਚਵਚਲਾਨਿ ਮਨਾਂਸਿ ਮੇਹਯਨਤਿ ਲੋਭੇ ਤੜ੍ਹਪਰਮਨਸਃ ਸਨਤਿ ਚ।

**XV** ਤੇ ਸ਼ਾਪਗੁਸਤਾ ਵੰਸ਼ਾਃ ਸਰਲਮਾਰ੍ਗੀ ਵਿਹਾਯ ਬਿਯੋਰਪੁੜਸਜ ਬਿਲਿਯਮਸਜ ਵਿਪਥੇਨ ਵੜਜਨਤੇ ਬ੍ਰਾਨ੍ਹਤਾ ਅਭਵਨਾ ਸ ਬਿਲਿਯਮੇ (ਅ)ਪਯਪਰੰਮਾਤ੍ਰ ਪ੍ਰਾਪਜੇ ਪਾਰਿਤੇਸ਼ਿਕੇ(ਅ)ਪ੍ਰੀਯਤ,

**XVI** ਕਿਨ੍ਤੁ ਨਿਜਾਪਰਾਪਾਦ ਭਰੁੱਸਨਾਮ੍ਹ ਅਲਭਤ ਯਤੇ ਵਚਨਸ਼ਕਤਿਹੀਨੰ ਵਾਹਨੰ ਮਾਨੁਸ਼ਿਕਗਿਰਮ੍ ਉੱਚਾਰ੍ਥੇ ਭਵਿਸ਼ਜਦੂਦਿਨ ਉਨ੍ਮੱਤਾਮ੍ਹ ਅਬਾਧਤਾ।

**XVII** ਇਮੇ ਨਿਰਜਲਾਨਿ ਪ੍ਰਸੂਵਣਾਨਿ ਪ੍ਰਚਣਡਵਾਯੁਨਾ ਚਾਲਿਤਾ ਮੇਘਾਸ਼ਚ ਤੇਸ਼ਾਂ ਕੁਤੇ ਨਿਤਜਸ਼ਥਾਯੀ ਘੋਰਤਰਾਨ੍ਹਧਕਾਰਃ ਸਵਾਚਿਤੇ (ਅ)ਸਤਿ।

**XVIII** ਕੇ ਚ ਜਨਾ ਬ੍ਰਾਨ੍ਹਤਯਾਚਾਰਿਗਣਾਤ੍ ਕੁਂਛੁੱਟੁੱਪੁੱਤਾਸ੍ਤਾਨ੍ ਇਮੇ (ਅ)ਪਰਿਮਿਤਦਰਪਕਥਾ ਭਾਸ਼ਮਾਣਾਃ ਸ਼ਾਰੀਰਿਕਸੁਖਾਭਿਲਾਸੈਃ ਕਾਮਕੀਡਾਭਿਸ਼ਚ ਮੇਹਯਨਤਿ।

**XIX** ਤੇਭਜਃ ਸੂਧੀਨਤਾਂ ਪ੍ਰਤਿਜਵਾਯ ਸੂਧੀ ਵਿਨਾਸ਼ਜਤਾਯਾ ਦਾਸਾ ਭਵਨਤਿ, ਯਤਃ, ਧੋ ਯੇਨੈਵ ਪਰਾਜਿਗਜੇ ਸ ਜਾਤਸਤਸਜ ਕਿਛਕਰਹਿ।

**XX** ਤ੍ਰਾਤੁਃ ਪ੍ਰਭੋ ਰਜੀਸ਼ੁਖੀਸ਼ੁਸ਼ਟਸਜ ਜਵਾਨੇਨ ਸੰਸਾਰਸਜ ਮਲੇਭਜ ਉੱਪੁੱਤਾ ਕੇ ਪੁਨਸਤੇਸ਼ੁ ਨਿਮੱਜਜ ਪਰਾਜੀਯਨਤੇ ਤੇਸ਼ਾਂ ਪ੍ਰਥਮਦਸ਼ਾਤਃ ਸੇਸ਼ਦਸ਼ਾ ਕੁਤਸਿਤਾ ਭਵਤਿ।

**XXI** ਤੇਸ਼ਾਂ ਪਕਸੇ ਧਰੰਮਪਥਸਜ ਜਵਾਨਪ੍ਰਾਪਤਿ ਵੂਰੰ ਨ ਚ ਨਿਰੱਦਿਸ਼ੁਟਾਤ੍ ਪਵਿਤ੍ਰਵਿਧਿਮਾਰਗਾਤ੍ ਜਵਾਨਪ੍ਰਾਪਤਾਨਾਂ ਪਰਾਵਰੁੱਤਨੀ।

**XXII** ਕਿਨ੍ਤੁ ਯੇਖੰ ਸਤਯਾ ਦੁਸ਼ਟਾਨ੍ਹਤਕਥਾ ਸੈਵ ਤੇਸੁ ਫਲਿਤਵਤੀ, ਯਥਾ, ਕੁਕੁਰਹਿ ਸ੍ਰੀਯਵਾਨ੍ਹਤਾਯ ਵਿਵਰੁੱਤੇ ਪੁਨਹਿ ਪੁਨਹਿ ਲੁਠਿੰ ਕਰੁੱਦਮੇ ਤਦੂੜ ਕਸ਼ਾਲਿਤਸ਼ਚੈਵ ਸੁਕਰਹਿ॥

### III

**I** हे प्रियजमां, यूर्ज यसा पदित्रभिविस्तुजस्तुक्तुः भिः पुर्वेक्तानि वाकजानि त्रात्रा प्रभुना प्रेरितानाम् अस्माकम् आदेस्तव्वच सारथ उषा युस्मान् स्मारजित्

**II** युस्माकं सरलतावै प्रबोधयजितुम् अहं द्वितीयम् इट्ट पर्व लिखामि।

**III** पूर्वम् युस्माभिरिदं ज्ञायतां यत् स्तेषु काले मैङ्गाचारिटे निन्दका उपस्थाप्त

**IV** विदिस्तुजन्ति प्रेतरागमनसज प्रितिज्ञा कुरु? यतः पितृलोकानां महानिदागमनात् पर्व सर्ववाणि सुस्तुतेरागम्भकाले यसा उखेवाविस्तृठन्ते।

**V** पुर्ववै ईस्तुरसज वाकजेनाकास्तमण्डलं जलाद उत्तर्पना जले सन्तुस्तुमाना च पूर्विविद्यतेऽनिन्द्यक्तात्मते न जानान्ति,

**VI** उत्तमतात्कालिकसंसारे जलेनापलाविते विनास्ति गतः।

**VII** किन्तुपुना वर्तमाने आकास्तुमण्डले तेनैव वाकजेन व्यन्यजर्थं गुप्ते विचारिदिनं दुस्तुमानवानां विनास्तव्वच यावद् रक्षजते।

**VIII** हे प्रियजमां, युजम् एतदेवं वाकजम् अनवगता भा भवत यत् प्रभोः साक्षाद् दिनमेवं वरस्तुमहसूवद् वरस्तुमहसूव्वच दिनैकवद्।

**IX** केचिद् यसा विलभ्य मनजन्ते उषा प्रभुः सृपुतिज्ञायां विलभ्यते तन्हि किन्तु के(अ)पि यैन विनश्येत् सर्वे एव मनःपरावर्त्तनं गङ्गेयुरितजिलस्तु मे (अ)स्मान् प्रति दीर्घसहिस्तुतां विदयाति।

**X** किन्तु क्षुपायां चौर इव प्रभो रुदिनम् आगमिस्तजति उस्मिन् महास्तुदेन गगानमण्डलं लोपसजते मूलवस्तुनि च उपेन गलिस्तजन्ते पुर्विद्यि उन्मयजस्तितानि कर्माणि च यक्षजन्ते।

**XI** अतः सर्वैरेते रुक्मारे गन्तव्ये सति यस्मिन् आकास्तमण्डलं दारेन विकारिस्तजते मूलवस्तुनि च उपेन गलिस्तजन्ते

**XII** उसजेस्तुरसिद्धिनसजागमनं प्रतिक्षमाणैराकाश्क्षमाणैस्तव्वच युस्माभि रूपरूपाचारेस्तुरभवतिभजं कीदुःस्तै दलैकै रुभिवितव्यं?

**XIII** ਤਥਾਪਿ ਵਖੰ ਤਸਜ ਪ੍ਰਤਿਜਵਾਨੁਸਾਰੇਣ ਧਰੰਮਸਜ ਵਾਸਸਥਾਨੰ ਨੂਤਨਮ੍ ਆਕਾਸ਼ਮਣ੍ਡਲੰ ਨੂਤਨੰ ਭੂਮਣ੍ਡਲਵਚ ਪ੍ਰਤੀਕਸ਼ਾਮਹੋ।

**XIV** ਅਤਏਵ ਹੇ ਪ੍ਰਿਯਤਮਾਃ, ਤਾਨਿ ਪ੍ਰਤੀਕਸ਼ਮਾਣਾ ਯੂਖੰ ਨਿਸ਼੍ਕਲਵਕਾ ਅਨਿਨਦਿਤਾਸ੍ਰਚ ਭੂਤਾ ਯਤ੍ ਸ਼ਾਨਤਜਾਸ਼੍ਰਿਤਾਸ੍ਰਤਿਸ੍ਰਠਵੈਤਸਮਿਨ ਯਤਧੀ।

**XV** ਅਸਮਾਕੰ ਪ੍ਰਭੈ ਰਦੀਰੁਘਸਹਿਸ਼ੁਣਤਾਵਚ ਪਰਿਤ੍ਰਾਣਜਨਿਕਾਂ ਮਨਜਧੀ ਅਸਮਾਕੰ ਪ੍ਰਿਯਕ੍ਰਾਤ੍ ਪੌਲਾਯ ਯਤ੍ ਜਵਾਨਮ੍ ਅਦਾਖਿ ਤਦਨੁਸਾਰੇਣ ਸੋ(ਅ)ਪਿ ਪਤ੍ਰੇ ਯੁਸ਼ਮਾਨ੍ ਪ੍ਰਤਿ ਤਦੇਵਾਲਿਖਤ੍।

**XVI** ਸੂਕੀਯਸਰੱਵਪਤ੍ਰੇਸੁ ਚੈਤਾਨਜਧਿ ਪ੍ਰਸਤੁਤਜ ਤਦੇਵ ਗਦਤਿ। ਤੇਸੁ ਪਤ੍ਰੇਸੁ ਕੱਤਿਪਯਾਨਿ ਦੁਰੂਹਯਾਟਿ ਵਾਕਯਾਨਿ ਵਿਦਯਨਤੇ ਯੇ ਚ ਲੋਕਾ ਅਜਵਾਨਾਸ੍ਰਚਵਚਲਾਸ੍ਰਚ ਤੇ ਨਿਜਵਿਨਾਸ਼ਾਰੁਥਮ੍ ਅਨਯਸ਼ਾਸ੍ਰੀਯਵਚਨਾਨੀਵ ਤਾਨਜਪਿ ਵਿਕਾਰਯਨ੍ਤਿ।

**XVII** ਤਸਮਾਦ੍ ਹੇ ਪ੍ਰਿਯਤਮਾਃ, ਯੂਖੰ ਪੂਰੱਵੀ ਬੁੱਧੂ ਸਾਵਧਾਨਾਸ੍ਰਤਿਸ੍ਰਠਤ, ਅਧਾਰੰਮਿਕਾਣਾਂ ਭ੍ਰਾਨਤਿਸ੍ਰੇਤਸਾਪਹੁੰਤਾਃ ਸੂਕੀਯਸੁਸ੍ਰਥਿਰਤ੍ਤਾਤ੍ ਮਾ ਭ੍ਰਸਜਤ।

**XVIII** ਕਿਨ੍ਤੂਸਮਾਕੰ ਪ੍ਰਭੋਸ੍ਰਾਤ੍ ਰਜੀਸ਼ੁਖੀਸ੍ਰਟਸਯਾਨੁਗ੍ਰਹੇ ਜਵਾਨੇ ਚ ਵਰੱਧਧੀ ਤਸਜ ਗੌਰਵਮ੍ ਇਦਾਨੀਂ ਸਦਾਕਾਲਵਚ ਭੂਯਾਤ੍ ਆਮੇਨ।

## ० Sanskrit Bible (NT) in Punjabi Script

(ਸਤਨਵੇਦਾਂ )

### New Testament in Sanskrit Language; printed in Punjabi Script

copyright © 2018 SanskritBible.in

Language: Saṃskṛtam

Contributor: SanskritBible.in

Thank you for your interest in Sanskrit Bible.

Sanskrit Bible (NT) is freely available in 22 different scripts of your choice. This edition is in Punjabi script and is based on the Sanskrit translation of the Holy Bible published by Calcutta Baptist Missionaries in 1851. Please visit SanskritBible.in to learn more about Sanskrit Bible and to download various free Christian literature.

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2020-01-01

---

PDF generated using Haiola and XeLaTeX on 22 Feb 2024 from source files dated 29 Jan 2022

66a38c0b-47b8-5705-8ceb-48279edcee79